

 Print Page

Sri Guru Granth Sahib

Displaying 1160 of

ਹੈ ਹਜੂਰਿ ਕਤ ਦੂਰਿ ਬਤਾਵਹੁ ॥

Hai Hajoor Kath Dhoor Bathaavahu ||

God is present, right here at hand; why do you say that He is far away?

ਭੈਰਉ (ਭ. ਕਬੀਰ) (੧੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧

Raag Bhaira-o Bhagat Kabir

ਦੁੰਦਰ ਬਾਧਹੁ ਸੁੰਦਰ ਪਾਵਹੁ ॥੧॥ ਰਹਾਉ ॥

Dhundhar Baadhhahu Sundhar Paavahu ||1|| Rehaao ||

Tie up your disturbing passions, and find the Beauteous Lord. ||1||Pause||

ਭੈਰਉ (ਭ. ਕਬੀਰ) (੧੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧

Raag Bhaira-o Bhagat Kabir

ਕਾਜੀ ਸੋ ਜੁ ਕਾਇਆ ਬੀਚਾਰੈ ॥

Kaajee So J Kaaeiaa Beechaarai ||

He alone is a Qazi, who contemplates the human body,

ਭੈਰਉ (ਭ. ਕਬੀਰ) (੧੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧

Raag Bhaira-o Bhagat Kabir

ਕਾਇਆ ਕੀ ਅਗਨਿ ਬ੍ਰਹਮੁ ਪਰਜਾਰੈ ॥

Kaaeiaa Kee Agan Breham Parajaarai ||

And through the fire of the body, is illumined by God.

ਭੈਰਉ (ਭ. ਕਬੀਰ) (੧੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੨

Raag Bhaira-o Bhagat Kabir

ਸੁਪਨੈ ਬਿੰਦੁ ਨ ਦੇਈ ਝਰਨਾ ॥

Supanai Bindh N Dhaeee Jharanaa ||

He does not lose his semen, even in his dreams;

ਭੈਰਉ (ਭ. ਕਬੀਰ) (੧੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੨

Raag Bhaira-o Bhagat Kabir

ਤਿਸੁ ਕਾਜੀ ਕਉ ਜਰਾ ਨ ਮਰਨਾ ॥੨॥

This Kaajee Ko Jaraa N Maranaa ||2||

For such a Qazi, there is no old age or death. ||2||

ਭੈਰਉ (ਭ. ਕਬੀਰ) (੧੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੨

Raag Bhaira-o Bhagat Kabir

ਸੋ ਸੁਰਤਾਨੁ ਜੁ ਦੁਇ ਸਰ ਤਾਨੈ ॥

So Surathaana J Dhue Sar Thaanai ||

He alone is a sultan and a king, who shoots the two arrows,

ਭੈਰਉ (ਭ. ਕਬੀਰ) (੧੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੩

Raag Bhaira-o Bhagat Kabir

ਬਾਹਰਿ ਜਾਤਾ ਭੀਤਰਿ ਆਨੈ ॥

Baahar Jaathaa Bheethar Aanai ||

Gathers in his outgoing mind,

ਭੈਰਉ (ਭ. ਕਬੀਰ) (੧੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੩

Raag Bhaira-o Bhagat Kabir

ਗਗਨ ਮੰਡਲ ਮਹਿ ਲਸਕਰੁ ਕਰੈ ॥

Gagan Manddal Mehi Lasakar Karai ||

And assembles his army in the realm of the mind's sky, the Tenth Gate.

ਭੈਰਉ (ਭ. ਕਬੀਰ) (੧੧) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੩

Raag Bhaira-o Bhagat Kabir

ਸੋ ਸੁਰਤਾਨੁ ਛਤ੍ਰੁ ਸਿਰਿ ਧਰੈ ॥੩॥

So Surathaana Shhathra Sir Dhharai ||3||

The canopy of royalty waves over such a sultan. ||3||

ਭੈਰਉ (ਭ. ਕਬੀਰ) (੧੧) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੪

Raag Bhaira-o Bhagat Kabir

ਜੋਗੀ ਗੋਰਖੁ ਗੋਰਖੁ ਕਰੈ ॥

Jogee Gorakh Gorakh Karai ||

The Yogi cries out, ""Gorakh, Gorakh"".

ਭੈਰਉ (ਭ. ਕਬੀਰ) (੧੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੪

Raag Bhaira-o Bhagat Kabir

ਹਿੰਦੂ ਰਾਮ ਨਾਮੁ ਉਚਰੈ ॥

Hindhoo Raam Naam Oucharai ||

The Hindu utters the Name of Raam.

ਭੈਰਉ (ਭ. ਕਬੀਰ) (੧੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੪

Raag Bhaira-o Bhagat Kabir

ਮੁਸਲਮਾਨ ਕਾ ਏਕੁ ਖੁਦਾਇ ॥

Musalamaan Kaa Eaek Khudhaae ||

The Muslim has only One God.

ਭੈਰਉ (ਭ. ਕਬੀਰ) (੧੧) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੫

Raag Bhaira-o Bhagat Kabir

ਕਬੀਰ ਕਾ ਸੁਆਮੀ ਰਹਿਆ ਸਮਾਇ ॥੪॥੩॥੧੧॥

Kabeer Kaa Suaamee Rehiaa Samaae ||4||3||11||

The Lord and Master of Kabeer is all-pervading. ||4||3||11||

ਭੈਰਉ (ਭ. ਕਬੀਰ) (੧੧) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੫

Raag Bhaira-o Bhagat Kabir

ਮਹਲਾ ੫ ॥

Mehalaa 5 ||

Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੬੦

ਜੋ ਪਾਥਰ ਕਉ ਕਹਤੇ ਦੇਵ ॥

Jo Paathhar Ko Kehathae Dhaev ||

Those who call a stone their god

ਭੈਰਉ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੫

Raag Bhaira-o Guru Arjan Dev

ਤਾ ਕੀ ਬਿਰਥਾ ਹੋਵੈ ਸੇਵ ॥

Thaa Kee Birathhaa Hovai Saev ||

Their service is useless.

ਭੈਰਉ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੬

Raag Bhaira-o Guru Arjan Dev

ਜੋ ਪਾਥਰ ਕੀ ਪਾਂਈ ਪਾਇ ॥

Jo Paathhar Kee Paanee Paae ||

Those who fall at the feet of a stone god

ਭੈਰਉ (ਮਃ ੫) (੧੨) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੬

Raag Bhaira-o Guru Arjan Dev

ਤਿਸ ਕੀ ਘਾਲ ਅਜਾਂਈ ਜਾਇ ॥੧॥

This Kee Ghaal Ajaanee Jaae ||1||

- their work is wasted in vain. ||1||

ਭੈਰਉ (ਮਃ ੫) (੧੨) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੬

Raag Bhaira-o Guru Arjan Dev

ਠਾਕੁਰੁ ਹਮਰਾ ਸਦ ਬੋਲੰਤਾ ॥

Thaakur Hamaraa Sadh Bolanthaa ||

My Lord and Master speaks forever.

ਭੈਰਉ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੭

Raag Bhaira-o Guru Arjan Dev

ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥੧॥ ਰਹਾਉ ॥

Sarab Jeeaa Ko Prabh Dhaan Dhaethaa ||1|| Rehaao ||

God gives His gifts to all living beings. ||1||Pause||

ਭੈਰਉ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੭

Raag Bhaira-o Guru Arjan Dev

ਅੰਤਰਿ ਦੇਉ ਨ ਜਾਨੈ ਅੰਧੁ ॥

Anthar Dhaeo N Jaanai Andhh ||

The Divine Lord is within the self, but the spiritually blind one does not know this.

ਭੈਰਉ (ਮਃ ੫) (੧੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੭

Raag Bhaira-o Guru Arjan Dev

ਭ੍ਰਮ ਕਾ ਮੋਹਿਆ ਪਾਵੈ ਫੰਧੁ ॥

Bhram Kaa Mohiaa Paavai Fandhh ||

Deluded by doubt, he is caught in the noose.

ਭੈਰਉ (ਮਃ ੫) (੧੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੮

Raag Bhaira-o Guru Arjan Dev

ਨ ਪਾਥਰੁ ਬੋਲੈ ਨਾ ਕਿਛੁ ਦੇਇ ॥

N Paathhar Bolai Naa Kishh Dhaee ||

The stone does not speak; it does not give anything to anyone.

ਭੈਰਉ (ਮਃ ੫) (੧੨) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੮

Raag Bhaira-o Guru Arjan Dev

ਫੋਕਟ ਕਰਮ ਨਿਹਫਲ ਹੈ ਸੇਵ ॥੨॥

Fokatt Karam Nihafal Hai Saev ||2||

Such religious rituals are useless; such service is fruitless. ||2||

ਭੈਰਉ (ਮਃ ੫) (੧੨) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੮

Raag Bhaira-o Guru Arjan Dev

ਜੇ ਮਿਰਤਕ ਕਉ ਚੰਦਨੁ ਚੜਾਵੈ ॥

Jae Mirathak Ko Chandhan Charraavai ||

If a corpse is anointed with sandalwood oil,

ਭੈਰਉ (ਮਃ ੫) (੧੨) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੯

Raag Bhaira-o Guru Arjan Dev

ਉਸ ਤੇ ਕਹਹੁ ਕਵਨ ਫਲ ਪਾਵੈ ॥

Ous Thae Kehahu Kavan Fal Paavai ||

What good does it do?

ਭੈਰਉ (ਮਃ ੫) (੧੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੯

Raag Bhaira-o Guru Arjan Dev

ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥

Jae Mirathak Ko Bisattaa Maahi Rulaaee ||

If a corpse is rolled in manure,

ਭੈਰਉ (ਮਃ ੫) (੧੨) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੯

Raag Bhaira-o Guru Arjan Dev

ਤਾਂ ਮਿਰਤਕ ਕਾ ਕਿਆ ਘਟਿ ਜਾਈ ॥੩॥

Thaan Mirathak Kaa Kiaa Ghatt Jaaee ||3||

What does it lose from this? ||3||

ਭੈਰਉ (ਮਃ ੫) (੧੨) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੦

Raag Bhaira-o Guru Arjan Dev

ਕਹਤ ਕਬੀਰ ਹਉ ਕਹਉ ਪੁਕਾਰਿ ॥

Kehath Kabeer Ho Keho Pukaar ||

Says Kabeer, I proclaim this out loud

ਭੈਰਉ (ਮਃ ੫) (੧੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੦

Raag Bhaira-o Guru Arjan Dev

ਸਮਝਿ ਦੇਖੁ ਸਾਕਤ ਗਾਵਾਰ ॥

Samajh Dhaekh Saakath Gaavaar ||

Behold, and understand, you ignorant, faithless cynic.

ਭੈਰਉ (ਮਃ ੫) (੧੨) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੦

Raag Bhaira-o Guru Arjan Dev

ਦੂਜੈ ਭਾਇ ਬਹੁਤੁ ਘਰ ਗਾਲੇ ॥

Dhoojai Bhaae Bahuth Ghar Gaalae ||

The love of duality has ruined countless homes.

ਭੈਰਉ (ਮਃ ੫) (੧੨) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੧

Raag Bhaira-o Guru Arjan Dev

ਰਾਮ ਭਗਤ ਹੈ ਸਦਾ ਸੁਖਾਲੇ ॥੪॥੪॥੧੨॥

Raam Bhagath Hai Sadhaa Sukhaalae ||4||4||12||

The Lord's devotees are forever in bliss. ||4||4||12||

ਭੈਰਉ (ਮਃ ੫) (੧੨) ੮:੮ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੧

Raag Bhaira-o Guru Arjan Dev

ਜਲ ਮਹਿ ਮੀਨ ਮਾਇਆ ਕੇ ਬੇਧੇ ॥

Jal Mehi Meen Maaeiaa Kae Baedhhae ॥

The fish in the water is attached to Maya.

ਭੈਰਉ (ਭ. ਕਬੀਰ) (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੧

Raag Bhaira-o Guru Arjan Dev

ਦੀਪਕ ਪਤੰਗ ਮਾਇਆ ਕੇ ਛੇਦੇ ॥

Dheepak Pathang Maaeiaa Kae Shhaedhae ॥

The moth fluttering around the lamp is pierced through by Maya.

ਭੈਰਉ (ਭ. ਕਬੀਰ) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੨

Raag Bhaira-o Guru Arjan Dev

ਕਾਮ ਮਾਇਆ ਕੁੰਚਰ ਕਉ ਬਿਆਪੈ ॥

Kaam Maaeiaa Kunchar Ko Biaapai ॥

The sexual desire of Maya afflicts the elephant.

ਭੈਰਉ (ਭ. ਕਬੀਰ) (੧੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੨

Raag Bhaira-o Guru Arjan Dev

ਭੁਇਅੰਗਮ ਭ੍ਰਿੰਗ ਮਾਇਆ ਮਹਿ ਖਾਪੇ ॥੧॥

Bhueiangam Bhring Maaeiaa Mehi Khaapae ॥1॥

The snakes and bumble bees are destroyed through Maya. ॥1॥

ਭੈਰਉ (ਭ. ਕਬੀਰ) (੧੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੨

Raag Bhaira-o Guru Arjan Dev

ਮਾਇਆ ਐਸੀ ਮੋਹਨੀ ਭਾਈ ॥

Maaeiaa Aisee Mohanee Bhaae ॥

Such are the enticements of Maya, O Siblings of Destiny.

ਭੈਰਉ (ਭ. ਕਬੀਰ) (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੩

Raag Bhaira-o Guru Arjan Dev

ਜੇਤੇ ਜੀਅ ਤੇਤੇ ਡਹਕਾਈ ॥੧॥ ਰਹਾਉ ॥

Jaethae Jeea Thaethae Ddehakaee ॥1॥ Rehaao ॥

As many living beings are there are, have been deceived. ॥1॥Pause॥

ਭੈਰਉ (ਭ. ਕਬੀਰ) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੩

Raag Bhaira-o Guru Arjan Dev

ਪੰਥੀ ਮ੍ਰਿਗ ਮਾਇਆ ਮਹਿ ਰਾਤੇ ॥

Pankhee Mrig Maaeiaa Mehi Raathae ||

The birds and the deer are imbued with Maya.

ਭੈਰਉ (ਭ. ਕਬੀਰ) (੧੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੩

Raag Bhaira-o Guru Arjan Dev

ਸਾਕਰ ਮਾਖੀ ਅਧਿਕ ਸੰਤਾਪੇ ||

Saakar Maakhee Adhhik Santhaapae ||

Sugar is a deadly trap for the flies.

ਭੈਰਉ (ਭ. ਕਬੀਰ) (੧੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੪

Raag Bhaira-o Guru Arjan Dev

ਤੁਰੇ ਉਸਟ ਮਾਇਆ ਮਹਿ ਭੇਲਾ ||

Thurae Ousatt Maaeiaa Mehi Bhaelaa ||

Horses and camels are absorbed in Maya.

ਭੈਰਉ (ਭ. ਕਬੀਰ) (੧੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੪

Raag Bhaira-o Guru Arjan Dev

ਸਿਧ ਚਉਰਾਸੀਹ ਮਾਇਆ ਮਹਿ ਖੇਲਾ ||੨||

Sidhh Chouraaseeh Maaeiaa Mehi Khaelaa ||2||

The eighty-four Siddhas, the beings of miraculous spiritual powers, play in Maya. ||2||

ਭੈਰਉ (ਭ. ਕਬੀਰ) (੧੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੪

Raag Bhaira-o Guru Arjan Dev

ਛਿਅ ਜਤੀ ਮਾਇਆ ਕੇ ਬੰਦਾ ||

Shhia Jathee Maaeiaa Kae Bandhaa ||

The six celibates are slaves of Maya.

ਭੈਰਉ (ਭ. ਕਬੀਰ) (੧੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੫

Raag Bhaira-o Guru Arjan Dev

ਨਵੈ ਨਾਥ ਸੂਰਜ ਅਰੁ ਚੰਦਾ ||

Navai Naathh Sooraj Ar Chandhaa ||

So are the nine masters of Yoga, and the sun and the moon.

ਭੈਰਉ (ਭ. ਕਬੀਰ) (੧੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੫

Raag Bhaira-o Guru Arjan Dev

ਤਪੇ ਰਖੀਸਰ ਮਾਇਆ ਮਹਿ ਸੂਤਾ ||

Thapae Rakheesar Maaeiaa Mehi Soothaa ||

The austere disciplinarians and the Rishis are asleep in Maya.

ਭੈਰਉ (ਭ. ਕਬੀਰ) (੧੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੫

Raag Bhaira-o Guru Arjan Dev

ਮਾਇਆ ਮਹਿ ਕਾਲੁ ਅਰੁ ਪੰਚ ਦੂਤਾ ॥੩॥

Maaeiaa Mehi Kaal Ar Panch Dhoothaa ||3||

Death and the five demons are in Maya. ||3||

ਭੈਰਉ (ਭ. ਕਬੀਰ) (੧੩) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੬

Raag Bhaira-o Guru Arjan Dev

ਸੁਆਨ ਸਿਆਲ ਮਾਇਆ ਮਹਿ ਰਾਤਾ ॥

Suaan Siaal Maaeiaa Mehi Raathaa ||

Dogs and jackals are imbued with Maya.

ਭੈਰਉ (ਭ. ਕਬੀਰ) (੧੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੬

Raag Bhaira-o Guru Arjan Dev

ਬੰਤਰ ਚੀਤੇ ਅਰੁ ਸਿੰਘਾਤਾ ॥

Banthar Cheethae Ar Singhaathaa ||

Monkeys, leopards and lions,

ਭੈਰਉ (ਭ. ਕਬੀਰ) (੧੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੭

Raag Bhaira-o Guru Arjan Dev

ਮਾਂਜਾਰ ਗਾਡਰ ਅਰੁ ਲੂਬਰਾ ॥

Maanjaar Gaaddar Ar Loobaraa ||

Cats, sheep, foxes,

ਭੈਰਉ (ਭ. ਕਬੀਰ) (੧੩) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੭

Raag Bhaira-o Guru Arjan Dev

ਬਿਰਖ ਮੂਲ ਮਾਇਆ ਮਹਿ ਪਰਾ ॥੪॥

Birakh Mool Maaeiaa Mehi Paraa ||4||

Trees and roots are planted in Maya. ||4||

ਭੈਰਉ (ਭ. ਕਬੀਰ) (੧੩) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੭

Raag Bhaira-o Guru Arjan Dev

ਮਾਇਆ ਅੰਤਰਿ ਭੀਨੇ ਦੇਵ ॥

Maaeiaa Anthar Bheenae Dhaev ||

Even the gods are drenched with Maya,

ਭੈਰਉ (ਭ. ਕਬੀਰ) (੧੩) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੮

Raag Bhaira-o Guru Arjan Dev

ਸਾਗਰ ਇੰਦ੍ਰਾ ਅਰੁ ਧਰਤੇਵ ॥

Saagar Eindhraa Ar Dhharathaev ||

As are the oceans, the sky and the earth.

ਭੈਰਉ (ਭ. ਕਬੀਰ) (੧੩) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੮

Raag Bhaira-o Guru Arjan Dev

ਕਹਿ ਕਬੀਰ ਜਿਸੁ ਉਦਰੁ ਤਿਸੁ ਮਾਇਆ ॥

Kehi Kabeer Jis Oudhar This Maaeiaa ||

Says Kabeer, whoever has a belly to fill, is under the spell of Maya.

ਭੈਰਉ (ਭ. ਕਬੀਰ) (੧੩) ੫:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੮

Raag Bhaira-o Guru Arjan Dev

ਤਬ ਛੂਟੇ ਜਬ ਸਾਧੂ ਪਾਇਆ ॥੫॥੫॥੧੩॥

Thab Shhoohtae Jab Saadhhoo Paaeiaa ||5||5||13||

The mortal is emancipated only when he meets the Holy Saint. ||5||5||13||

ਭੈਰਉ (ਭ. ਕਬੀਰ) (੧੩) ੫:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੮

Raag Bhaira-o Guru Arjan Dev

ਜਬ ਲਗੁ ਮੇਰੀ ਮੇਰੀ ਕਰੈ ॥

Jab Lag Maeree Maeree Karai ||

As long as he cries out, Mine! Mine!,

ਭੈਰਉ (ਭ. ਕਬੀਰ) (੧੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੯

Raag Bhaira-o Guru Arjan Dev

ਤਬ ਲਗੁ ਕਾਜੁ ਏਕੁ ਨਹੀ ਸਰੈ ॥

Thab Lag Kaaj Eaek Nehee Sarai ||

None of his tasks is accomplished.

ਭੈਰਉ (ਭ. ਕਬੀਰ) (੧੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੯

Raag Bhaira-o Guru Arjan Dev

ਜਬ ਮੇਰੀ ਮੇਰੀ ਮਿਟਿ ਜਾਇ ॥

Jab Maeree Maeree Mitt Jaae ||

When such possessiveness is erased and removed,

ਭੈਰਉ (ਭ. ਕਬੀਰ) (੧੪) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੦ ਪੰ. ੧੯

Raag Bhaira-o Guru Arjan Dev